

VARDHMAN TEXTILES LIMITED

CHANDIGARH ROAD LUDHIANA-141010, PUNJAB

T: +91-161-2228943-48

F: +91-161-2601 048

E: secretarial.lud@vardhman.com

Ref. VTXL:SCY:OCT:2020-21

Dated: 26-Oct-2020

BSE Limited, 1st Floor, New Trading Ring, Rotunda Building, P.J Towers, Dalal Street, MUMBAI-400001. Scrip Code: 502986 The National Stock Exchange of India Ltd, Exchange Plaza, Bandra-Kurla Complex, Bandra (East), MUMBAI-400 051 Scrip Code: VTL

Dear Sir/Madam,

Sub: Newspaper publication of Financial Results for the Quarter/ Half year ended 30th September, 2020.

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Financial Results for the Quarter/ Half Year ended September 30, 2020 published in "Desh Sewak" and "Business Standard" on October 25, 2020 and October 26, 2020 respectively.

This is for your information and records. Thanking you,

FOR VARDHMAN TEXTILES LIMITED

(SANJAY GUPTA)

COMPANY SECRETARY

Lanco: A failed lesson in group resolution of troubled debt

Corporate insolvency process going on in 10 of the firm's subsidiaries

Mumbai, 25 October

eadquartered in Hyderabad and now in liquidation, Lanco Infratech was created in 2006 to consolidate the diverse operations of the Lanco group, founded in 1960, under one brand.

Twelve years later, the same consolidation model resulted in a failed resolution and liquidation for the company.

A resolution for Lanco Infratech, an engineering, procurement and construction (EPC) company, which held stakes in various Lanco assets, was attempted in 2017. A year later, the attempt failed. making it a case study of the complexities around resolving debt for an infrastructure and power conglomerate in India despite the new Insolvency and Bankruptcy Code (IBC), 2016.

"What hit the resolution for Lanco was the absence of a group resolution process. Fundamentally, Lanco Infratech has no assets (of its own)," said Venkataraman Renganathan, managing director of Alvarez & Marsal's restructuring and turnaround practice.

In August 2018, liquidation was announced under the Insolvency and Bankruptcy (Liquidation Process) Regulations. According to documents in the public domain, as of March, there were 52 secured and unsecured claims 10 other group subsidiaries now from financial creditors with ₹54,258 crore admitted as claims. The liquidation process is still pending.

Lanco Infratech's lack of assets, when compared with its pending claims, is not unusual in India. Most Indian infrastructure and energy conglomerates are modelled on a holding-company structure, with complex share holdings across several project-level special purpose vehicles (SPVs). The hitch was, Lanco Infratech had failed to keep debt commitments and the stress eventually trickled down the entire structure.

At present, while Lanco Infratech is undergoing liquidation, about 10 of its subsidiaries are going through a corporoads or power assets.

subsidiary. It holds interests in each of based, hydro, and thermal power assets,



LOOKING FOR A BREAKTHROUGH

7th August 2017: 27th August 2018: Insolvency resolution Liquidation process process initiated initiated

₹54,258 crore Financial creditor

₹ 6,941 crore Operational creditor

underinsolvency

the group's power assets, while it directly houses a hydro power entity (the rest of the holdings are stakes in subsidiaries). The maze of holdings has left most resolution professionals with the challenge to find the right value of the assets held.

"Lanco Thermal Power is the holding company of the group's thermal power plants, with 15 special purpose vehicles (SPVs). The biggest challenge was the assets it holds," said Parveen Bansal, the resolution professional for Lanco Thermal Power

"There were just two subsidiaries one for a gas-based power plant and rate insolvency process, and most of another thermal asset — which weren't these hold either a single or a group of under insolvency of their own," Bansal said. Bansal's challenge has been to find Lanco Thermal Power is one such a buyer interested in all three — gas-

each with a value and risk of its own.

The reason some of these subsidiaries, otherwise financially and operationally wise, also ended up at the National Company Law Tribunal (NCLT) could be again tracked to the inability to resolve the parent company Lanco Infratech in time.

"The underlying assets never came under the IBC and the subsidiaries holding the assets had their own lenders through project finance. Even if someone wants to acquire Lanco, what is he paying for? Meanwhile, lack of parent support started weakening SPVs and each account was taken separately to the NCLT at different points of time,' said Renganathan.

Lanco Hoskote Highways is one such subsidiary where a resolution has been carved out, and is now awaiting NCLT approval.

"Lanco Hoskote Toll is a toll project of the National Highways Authority of India (NHAI). The whole (IBC) process went through quickly, with two serious bidders and the plan has now been filed with the NCLT for approval. The resolution applicant also sought some concessions from the NHAI, which made it party to the resolution. The resolution took 270 days," said Raghu Babu Gunturu, the resolution professional for this road asset subsidiary.

Bansal took close to one year and four months to file a resolution plan in the form of a joint bid from two interested parties for varied assets, and it is now awaiting NCLT approval.

Would a timely resolution of Lanco Infratech have saved the lenders a massive hair-cut? There is no clear answer.

'The duration has impacted the value significantly. The better way to do this was to make a government company acquire these, given that power is a national asset. Holding back the asset would have helped recover 60-80 per cent of the money invested," said a senior executive of the group.

Others say an overhaul of IBC regulations is needed to make room for a group resolution plan.

"The entire group of Lanco should have been taken together and resolved. The approach has to be from SPV to holding company level, and not the other way around. Lenders were aware, but they were following the IBC rules, which is yet to put group resolution procedures in place," said Renganathan.

Not everyone agrees that delay in resolution has eroded value.

Gunturu, who is resolving the road asset subsidiary, does not believe the asset has lost value due to delays at group level. He instead points out bringing in a new owner for another Lanco road asset - Lanco Devihalli Highways — has taken longer under the NHAI's promotersubstitution model. "The resolution of Lanco Hoskote has been faster, under the IBC route," Gunturu added.

While promoters' equity loses value once the resolution process starts, employees' fate depends on which group company they have been payrolled for. "The day a company goes to liquidation, the employees technically are no more with the company, which is the case with Lanco Infratech," said the executive quoted earlier in the story. Workmen and employee claims admitted for Lanco Infratech were ₹34 crore.

Regularly paying salaries at subsidiary level largely depends on cash flows of that asset, Gunturu, for instance, adds salaries and other fixed costs for Lanco Hoskote's road asset are being met in a timely manner. This, however, may not be true for all subsidiaries.

Airlines remain coy over winter revival

ARINDAM MAIIIMDER New Delhi, 25 October

Most Indian airlines don't expect to utilise 60 per cent capacity in the next three months, show initial filings for the winter schedule.

While the Centre has allowed carriers to operate at 60 per cent of original capacity in the domestic sector, airlines - except for IndiGo and Vistara — are not confident of deploying even 50 per cent of that.

Starting from October 25 and running up to March 31, the winter schedule comprises the remaining part of O3 and the entire O4 of FY21.

This is in sharp contrast to China where domestic flights in September crossed last year's levels, official data showed, indicating the country's aviation sector has attained full recovery.

SpiceJet and GoAir expect to operate 1,957 and 1,203 flights per week, which is 46.5 per cent and 48.3 per cent of the pre-Covid capacity of last summer.

Similarly, AirAsia India expects to operate only 885 flights, just 48 per cent of its pre-Covid capacity.

Industry executives said weaker financial condition of these airlines have forced them to expand slowly and operate only on profitable routes to prevent further bleeding Executives of these air-

as airfares continue to be under pressure. So, deploying more capacity will lead to increase in losses. However, they said that going ahead, if there is a sign

of recovery, they will promptly expand. We expect to add more flights gradually as we don't intend to dump flights just for the sake of market share."

said an executive of Go Air. numbers

FLYING LOW

	Capacity in winter schedule 2020	Capacity in summer schedule 2020	Percentage reduction
Air India	1,126	2,108	46.6
IndiGo	6,006	10,895	44.9
SpiceJet	1,957	4,209	53.5
GoAir	1,203	2,492	51.7
Vistara	852	1,616	47.3
AirAsia India	885	1,830	51.6

■ Summer schedule for 2020 has been considered as pre-Covid capacity Summer schedule effective from Sunday of the final week of March; winter schedule effective from final Sunday of October Source: DGCA

improve further. We are in the process of filing for more flights, but we will be very cautious with where we deploy flights as we don't intend to add to the losses, said a SpiceJet executive.

Capacity expansion of SpiceJet is stalled as Boeing 737 Max aircraft - of which it has 205 aircraft on order - is still grounded. SpiceJet has also returned around 12 aircraft to lessors as it focuses on cost control.

A cap on airfare - under which airlines have a threshold of maximum and minimum fare - has somewhat insulated the weaker airlines from a price war and further bleeding. Fare caps are in place till November 24. Airlines have a mandate to sell 40 per cent of the seats at median fares.

With a stretched financial condition, state-owned Air India has filed for 1.126 lines said they are cautious flights, which is lesser than Go Air and 53 per cent lesser than its original schedule.

"The focus will be on the international sector and not domestic as international routes are more profitable," said an Air India executive.

He further pointed out "This is just the first cut. that many of the smaller airports are not prepared to handle 60 per cent capacity. Air India, which is likely to double losses to around ₹5,300 crore in FY21 is in dire need of cash infusion.

Tata group's full service airline Vistara, which is almost nearing 60 per cent capacity, will operate more flights to Goa from Delhi and Mumbai from Sunday. "We expect air travel to pick up further, especially during the festive season," said chief commercial officer of Vistara Vinod Kannan.

Analysts said a cautious approach by rivals will help market leader IndiGo consolidate its position and increase market share.

The airline, which sits on a cash balance of around ₹20,500 crore has been lobbying the government to remove cap on capacity and airfare as it intends to expand and attain its pre-Covid capacity quickly. "We hope to increase our

domestic capacity to 60 per cent by Diwali, 80 per cent by Christmas and 100 per cent by Holi as per our approved summer schedule for 2020," IndiGo CEO Ronojoy Dutta had said recently at a media interview. "Unlike developed mar-

> kets like the US and Europe, Indian carriers have not received any material relief/liquidity support from the government. This has strengthened IndiGo's competitive position given its strong B/S and liquidity," Ashish Shah and Vaibhav Shah of Centrum Broking wrote in a recent report.

Vardhman

NOTES:

VARDHMAN TEXTILES LIN

Regd. Office: Chandigarh Road, Ludhiana-141 010. CIN: L17111PB1973PLC003345, PAN: AABCM4692E Website: www.vardhman.com, Email: secretarial.lud@vardhman.com

0.1	To a v			(iii)	EV 2000	100 1000	(Rs. in Crores,
Sr. No.	Particulars	Quarter Ended Sept 30, 2020 Unaudited	Quarter Ended June 30, 2020 Unaudited	Quarter Ended Sept 30, 2019 Unaudited	Half Year Ended Sept 30, 2020 Unaudited	Half Year Ended Sept 30, 2019 Unaudited	Year Ended March 31, 2020 Audited
1	Total Income from Operations	1,679.48	860.63	1,693.62	2,540.11	3,376.70	6,909.47
2	Net Profit/(Loss) for the period	79.58	(81.24)	163.42	(1.66)	333.45	643.33
_	(before Tax, Non controlling		(0)		(,	000.10	0.0.00
	interest and Share of Profit/(Loss) of						
	Associates and Exceptional items)						
3	Net Profit/(Loss) for the period	79.58	(81.24)	163.42	(1.66)	333.45	643.33
	before tax, Non controlling interest				,		0.00 0.00000000000000000000000000000000
	and Share of Profit/(Loss) of						
	Associates (after Exceptional items)						
4	Net Profit/(Loss) for the period after	60.22	(64.29)	116.56	(4.07)	232.64	577.52
	tax, Non controlling interest and						
	Share of Profit/(Loss) of Associates						
	(after Exceptional items)						
5	Total Comprehensive Income/	60.22	(64.29)	116.58	(4.07)	232.69	573.97
	(Expenditure) for the period						
	[Comprising Profit/(Loss) for the						
	period (after tax) and Other						
	Comprehensive Income/						
	(Expenditure) (after tax)]						
6	Paid-up Equity Share Capital	56.52	56.52	56.50	56.52	56.50	56.52
7	Reserves (excluding Revaluation						5,991.35
	Reserve & Non controlling interest)						
	as shown in the Audited Balance						
	Sheet of the previous year						
8	Earnings Per Share						
	(in Rs.) (not annualized):						
	(a) Basic	10.66	(11.38)	20.63	(0.72)	41.18	102.22
	(b) Diluted	10.59	(11.31)	20.45	(0.71)	40.81	101.45

Consolidated Unaudited Financial Results for the quarter and half year ended September 30, 2020

1. The above is an extract of the detailed format of quarterly & half yearly financial results filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full format of the quarterly & half yearly financial results are available on the Stock Exchanges websites i.e www.bseindia.com and www.nseindia.com and also on website of the Company i.e. www.vardhman.com. 2. Financial results of Vardhman Textiles Limited (Standalone Information):

Year Ended Ended Ended Ended Ended Sept 30, 2019 Sept 30, 2019 Sept 30 June 30 Sept 30 March 31 Total income from operations 1,583.40 812.83 3,180.94 6,497.13 1,591.59 2,396.23 Profit/(Loss) before tax (80.98) (11.64)603.01 Net Profit/(Loss) after tax 49.57 (8.82)223.56 545.49 (58.40)120.04 Total Comprehensive Income 49.57 (58.40)120.06 (8.82)223.61 542.23 (Expenditure)

> For Vardhman Textiles Limited Sd/

S.P. Oswal Place: Ludhiana **Chairman & Managing Director** Dated: October 24, 2020



Punjab State Power Corporation Limited

(Regd. Office: PSEB Head Office, The Mall Patiala, Website: www.pspcl.in)

Tele Fax: 0175-2200872, E-mail: ce-ppr@pspcl.in

PRESS NOTICE INVITING TENDER FOR SHORT TERM PURCHASE OF ENERGY

PSPCL invites tender under three part bid system for supply of electrical energy from interstate/ intrastate sources viz. Generators, Trader aving valid Inter State Trading License issued by CERC for interstate trading of energy, intrastate trading licenses issued by PSERC for te trading of energy, State Electricity Boards, State Electricity Utilities, States, IPPs & CPPs as per table given below

Period		Duration (Hrs)		Quantum in MW at NR Periphery		
15th June, 2021 to 30th September, 2021		00:00 to 24:00 (RTC)		upto 1000		
Sr.No.	Event			Date		
1.	Date of Publication/Uploading of Tender Enquiry		22.10.2020			
2.	2. Date of receipt of EMD in the office of Dy. CE/PR, T-1, Thermal Design Complex, PSPCL, Patiala 05.11.2020 upto 12:00 Hr		20 upto 12:00 Hrs			
3.	Last date of Submission of Bid		05.11.2020 up to 13:00 Hrs			
	will be done as per the revised guidelines for sh .03.2016, through e-bidding portal (DEEP) only.					

familiarize with the applicable guidelines notified by the Ministry of Power on 30.03.2016 carefully before submitting the offer Note-It is informed that in case tender process is not completed due to any reason, no corrigendum will be published in newspaper. Detailed specifications and corrigendum (if any) may be downloaded/seen on www.mstcecommerce.com and official website of PSPCL i.e.

OFFICE OF CHIEF ENGINEER/PP & R #D-3, Shakti Vihar, Patiala-147001

Corporate Identification Number (CIN): U40109PB2010SGC033813 Registration Number: 33813

TENDER SPECIFICATION NO. PPR-08/2020

15	^h June, 2021 to 30 th September, 2021	00:00 to 24:00 (RTC)		upto 1000	
Sr.No.	o. Event		Date		
1.	Date of Publication/Uploading of Tender Enquiry		22.10.2020		
2.	Date of receipt of EMD in the office of Dy. CE/PR, T-1, Thermal Design Complex, PSPCL, Patiala		05.11.2020 upto 12:00 Hrs		
3.	Last date of Submission of Bid		05.11.2020 up to 13:00 Hrs		
ated 30.	will be done as per the revised guidelines for she .03.2016, through e-bidding portal (DEEP) only. T	he link for the e-Bidding portal	is www.	msteecommerce.com and is also available	

Elgi Rubber Company Limited Registered Office: 2000, Trichy Road Coimbatore – 641005

-91(422)4321000; info@in.elgirubber.cor www.elgirubber.com

CIN: L25119TZ2006PLC013144 NOTICE

to Regulation 29 read with Regulation 47 of the Securities and xchange Board of India (Listing Obligations and Disclosur Requirements) Regulations, 2015 Notice is hereby given that a meeting of the Board of Directors of the Compar will be held on Thursday, the 5 November, 2020 at Coimbatore, interalia consider among other naudited financial results of the Company for the quarter and half year ended 30th September, 2020. The above notice is available on the

xchange www.nseindia.com. For Elgi Rubber Company Limite V. Santhanakrishnan

company's website www.elgirubber.com and also on the website of Stock

NecLife Lifesciences Limited Regd. Office: Vill. Saidpura, Tehsil Derabas: Distt. S.A.S. Nagar (Mohali), Punjab 14050 Phone: +91-01762-308000, Fax: +91-01762-308135

Nectar

CIN No.: L24232PB1995PLC016664

NOTICE Notice is hereby given that a Meeting of

Board of Directors of the Company will be held on October 30, 2020 to consider inter alia amongst other items, the un-audited Financial Results for the quarter and half vear ended on September 30, 2020. This information is also available on the Company's website i.e. https://neclife.com/uploads/1603522356

and www.nseindia.com By the order of the Board Place: Chandinarh Date: 24-10-2020 Company Secretary

37514644.pdf and on the website of the

Stock Exchanges at www.bseindia.com

ASIAN HOTELS (NORTH) LIMITED CIN: L55101DL1980PLC011037

Registered Office: Bhikaiji Cama Place, M. G. Marg, New Delhi - 110066 Phone: 011 66771225/26; Fax: 011 26791033 E-mail: investorrelations@ahlnorth.com; Website: www.asianhotelsnorth.com

NOTICE TO MEMBERS

The Ministry of Corporate Affairs vide General Circular dated 5th May, 2020 and SEBI vide Circular dated 12th May, 2020 had, in view of the prevailing Covid -19 pandemic, exempted companies from printing and dispatch of physical copies of Annual Reports and Notices of general meetings to the shareholders and allowed conducting these meetings through video conferencing and other audiovisual means during the calendar year 2020. Accordingly, physical copies of Annual Report 2019-20 and the notice for the ensuing AGM, which is likely to be held in the second half of December 2020 shall not be sent to the members either before or after the AGM. Consequently, Annual Report 2019-20 and the Notice for the ensuing AGM shall be forwarded to the Members through their registered Email-IDs and uploaded on the above-mentioned website of the Company.

To ensure that the Annual Report 2019-20 and notice for the ensuing AGM reach you all, the members who have not registered/updated their e-mail addresses with the Company are requested to register/ update their e-mails in the following manner:

- a) Members holding shares in physical mode: By clicking on the link https://ris.kfintech.com/email_registration/ or by writing to the Company or to its Registrar and Transfer Agent, KFin Technologies Pvt. Ltd. (RTA) with details of folio number and attaching a self-attested copy of PAN card at investorrelations@ahlnorth.com or einward.ris@kfintech.com respectively.
- Members holding shares in dematerialized mode: By registering/updating their e-mail addresses with their Depository Participants directly.

The members may contact the Share Department of the Company at the above-mentioned address, telephone numbers and e-mail id or the RTA at their registered office at Selenium Tower B, Plot Nos. 31-32, Gachibowli, Financial District, Nanakramguda, Serilingampally Mandal, Hyderabad - 500 032 Toll Free No. 1800-345-4001; or at the e-mail id: einward.ris@kfintech.com for any clarification or assistance.

for Asian Hotels (North) Limited

Place: New Delhi Date: 24th October, 2020

Dinesh Kumar Jain Vice President (Corporate Affairs) & Company Secretary Membership No.: FCS 6224

ओएनजीर्स



Expression of Interes ONGC invites EOI from global Oil & Gas companies with requisite technical

& financial strength to carry out production enhancement from mature fields ONGC intends to undertake production enhancement from its

- Contract (PEC)" with suitable oil & gas companies of global repute who have technical expertise, financial capability and resources to increase production by improving the recovery from such fields.
- Duration of the PEC will be 15 years or more.
- Companies will be required to commit investment in CAPEX and OPEX to increase production from the existing production by introduction of new technologies
- Interested companies must demonstrate integrated capabilities across the entire value chain as well as experience of successfully executing such type of contracts

Objective /

- Assess the interest level of potential partners (E&P companies, Service Providers & Technology Players) to participate in production enhancement
- Understand relevant expertise/ experience/ financial & technical capability of interested companies
- Seek views and suggestions on possible business model for PEC (including major terms and conditions of the contract) and qualification criteria/selection methodology

Interested parties are requested to visit http://tenders.ongc.co.in for further details Plot No. 5A Nelson Mandela Road, Vasant Kuni, New Delhi, 110070 Corporate Identity Number: L74899DL1993GOI054155

Telephone No. 011-2672011: Fax No: 011-26750991/2612909

OLASSIFIED

ਨਰੇਗਾ ਮੁਲਾਜ਼ਮਾਂ ਨੇ ਫੂਕੇ ਮੋਦੀ 'ਤੇ ਮੋਨਟੇਕ ਆਹਲੂਵਾਲੀਆ ਦੇ ਪੁਤਲੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਅਗਵਾਈ 'ਚ ਸਿੱਧਸਰ



ਬਠਿੰਡਾ, 24 ਅਕਤੂਬਰ (ਅਨਿਲ ਵਰਮਾ): ਪਿਛਲੇ ਲਗਭਗ 12 ਸਾਲਾਂ ਤੋਂ ਨਰੇਗਾ ਅਧੀਨ ਪੇਂਡੂ ਵਿਕਾਸ ਤੇ ਪੈਚਾਇਤ ਵਿਭਾਗ ਵਿੱਚ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਅੱਜ ਇੱਥੇ ਵਿਸ਼ਾਲ ਇਕੱਠ ਕਰਕੇ ਨਰੇਗਾ ਮਲਾਜ਼ਮਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ ਦੇ ਆਰਥਿਕ ਸਲਾਹਕਾਰ ਮੌਨਟੇਕ ਸਿੰਘ ਆਹਲਵਾਲੀਆ ਅਤੇ ਖੇਤੀਬਾੜੀ ਸੈਕਟਰ ਨੰ ਖਤਮ ਕਰਨ ਵਾਲੇ ਨਰਿੰਦਰ ਮੋਦੀ ਦੇ ਪੁਤਲੇ ਫੁਕੇ ਗਏ। ਵਰਿੰਦਰ ਸਿੰਘ ਸੂਬਾ ਪ੍ਰਧਾਨ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਪੱਕੀ ਭਰਤੀ ਲਈ ਵਰਤੇ ਜਾਂਦੇ ਮਾਪਦੈਡਾਂ ਅਨੁਸਾਰ ਹੋਈ ਹੈ, ਲੰਬੇ ਸਮੇਂ ਤੋਂ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਸਮੇਂ-ਸਮੇਂ ਤੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਮੈਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ, ਪਿਛਲੇ ਸਾਲ ਵੀ ਦੋ ਵਾਰ ਹੋਈਆਂ ਵੱਡੀਆਂ ਹੜਤਾਲਾਂ ਖੁੱਲ੍ਹਵਾਉਣ ਲਈ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇੱਕ ਉੱਚ ਅਫਸਰ ਕਮੇਟੀ ਗਠਿਤ ਕਰਕੇ ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੇ ਅਧਿਆਪਕ ਦੀ ਤਰਜ਼ ਤੇ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਕਮੇਟੀ ਵੱਲੋਂ ਕੱਖ ਵੀ ਨਹੀਂ ਕੀਤਾ ਗਿਆ।ਇੱਕ ਪਾਸੇ ਸਰਕਾਰ ਨੇ ਠੇਕਾ ਮੁਲਾਜ਼ਮ ਵੈਲਫੇਅਰ ਐਕਟ-2016 ਲਾਗੂ ਕਰਕੇ ਕਈ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਵੀ ਕਰ ਦਿੱਤਾ ਹੈ ਦਜੇ ਪਾਸੇ ਸਰਕਾਰ 2016 ਐਕਟ ਨੰ ਤੋੜ ਕੇ ਨਵਾਂ ਐਕਟ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਲੱਖ ਨਵੀਆਂ ਨੌਕਰੀਆਂ ਦੇਣ ਦੇ ਐਲਾਨ ਕਰ ਰਹੀ ਹੈ ਦੂਜੇ ਪਾਸੇ ਵਿਭਾਗਾਂ ਦਾ ਪੂਨਰਗਠਨ ਕਰਨ ਦੇ ਨਾਮ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੱਕੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਿਵਾਰਾਂ ਅਤੇ ਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਕੈਬਨਿਟ ਸਬ ਕਮੇਟੀ ਵਿੱਚ ਸਾਮਲ ਪੰਜ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ, ਜਗ੍ਹਾ-ਜਗ੍ਹਾ ਤੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ।ਇਸ ਮੌਕੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ, ਮੀਤ ਪ੍ਰਧਾਨ ਬੂਟਾ ਸਿੰਘ, ਸੂਬਾ ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਰਾਜਵੀਰ ਸਿੰਘ ਮਲੁਕਾ, ਗੁਰਪ੍ਰੀਤ ਸਿੰਘ ਬੰਗੀ, ਸੁਖਵਿੰਦਰ ਸਿੰਘ, ਕੌਰ ਸਿੰਘ, ਗਰਤੇਜ ਸਿੰਘ ਸੰਗਤ ਸਾਮਲ ਸਨ।

ਵਿਆਹ 'ਚ ਡੀਜੇ ਲਾਕੇ ਵਾਪਸ ਆ ਰਹੇ ਵਿਅਕਤੀ 'ਤੇ ਹਮਲ

ਤਪਾ ਮੰਡੀ 24 ਅਕਤੂਬਰ (ਯਾਦਵਿੰਦਰ ਸਿੰਘ ਤਪਾ, ਅਜਯਪਾਲ ਸਿੰਘ ਸੂਰੀਯਾ) ਸਥਾਨਕ ਬਾਜੀਗਰ ਬਸਤੀ 'ਚ ਵਿਆਹ 'ਚ ਡੀ.ਜੇ ਲਾਕੇ ਘਰ ਵਾਪਸ ਆ ਰਹੇ ਨੂੰ ਕੁਝ ਵਿਅਕਤੀਆਂ ਵੱਲੋਂ ਘੇਰਕੇ ਕੁੱਟਮਾਰ ਕਰਕੇ ਫਰਾਰ ਹੋਣ ਬਾਰੇ ਜਾਣਕਾਰੀ ਮਿਲੀ ਹੈ। ਸਿਵਲ ਹਸਪਤਾਲ ਤਪਾ 'ਚ ਇਲਾਜ ਅਧੀਨ ਗੋਬਿੰਦ ਸਿੰਘ ਪੱਤਰ ਬੇਅੰਤ ਸਿੰਘ ਵਾਸੀ ਬਾਜੀਗਰ ਬਸਤੀ ਤਪਾ ਨੇ ਅਪਣੀ ਪਤਨੀ ਰੇਸ਼ਮਾ ਦੀ ਹਾਜਰੀ 'ਚ ਦੱਸਿਆ ਕਿ ਉਹ ਬਸਤੀ 'ਚ ਹੀ ਕਿਸੇ ਵਿਆਹ 'ਚ ਡੀ.ਜੇ ਲਾਕੇ ਵਾਪਸ ਘਰ ਆ ਰਿਹਾ ਸੀ ਤਾਂ ਕਝ ਵਿਅਕਤੀਆਂ ਜਿਨਾਂ 'ਚ ਇੱਕ ਔਰਤ ਜੋ ਪਹਿਲਾਂ ਹੀ ਕਥਿਤ ਤੌਰ ਤੇ ਸ਼ਾਜਿਸ ਅਧੀਨ ਲੋਹੇ ਦੀਆਂ ਰਾਡਾਂ ਅਤੇ ਸੋਟੀਆਂ ਲੈਕੇ ਖੜੇ ਸਨ ਨੇ ਹਮਲਾ ਕਰਕੇ ਉਸਨੂੰ ਲਹੂ-ਲੁਹਾਣ ਕਰਕੇ ਭੱਜ ਗਏ। ਜਦੋਂ ਘਟਨਾ ਸੰਬੰਧੀ ਉਸਦੀ ਪਤਨੀ ਰੇਸ਼ਮਾ ਨੂੰ ਪਤਾ ਲੱਗਾ ਤਾਂ ਉਸ ਨੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਨਾਲ ਉਸਨੂੰ

ਹਸਪਤਾਲ ਤਪਾ ਦਾਖਲ ਕਰਵਾਇਆ ਗਿਆ।

ਪੀੜਤ ਨੇ ਰੰਜਿਸ਼ ਬਾਰੇ ਦੱਸਦਿਆਂ ਕਿਹਾ ਕਿ ਸਾਡੇ ਘਰ ਦੇ ਸਾਹਮਣੇ ਇੱਕ ਔਰਤ ਦੇ ਘਰ ਕੁਝ ਵਿਅਕਤੀ ਆਉਂਦੇ ਰਹਿੰਦੇ ਹਨ ਜਿਨਾਂ ਦਾ ਉਸ ਵੱਲੋਂ ਵਿਰੋਧ ਕਰਨ ਤੇ ਔਰਤ ਸਮੇਤ ਕਈ ਵਿਅਕਤੀਆਂ ਨੇ ਘਟਨਾ ਨੂੰ ਅੰਜਾਮ ਦੱਤਾ ਹੈ। ਪੀੜਤ ਦਾ ਕਹਿਣਾ ਹੈ ਕਿ ਇਸ ਘਟਨਾ 'ਚ ਉਸ ਦਾ ਲੈਪਟਾਪ ਜਿਸ ਨਾਲ ਡੀ.ਜੇ ਚਲਾਉਂਦਾ ਹੈ ਅਤੇ 10 ਹਜਾਰ ਰਪਏ ਨਗਦ ਵੀ ਗਾਇਬ ਹੋ ਗਏ। ਪੀੜਤ ਨੇ ਪਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਸੰਬੰਧੀ ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਜਖਮੀ ਗੋਬਿੰਦ ਸਿੰਘ ਦੇ ਬਿਆਨਾਂ ਤੇ ਜੋਤੀ ਕੌਰ, ਗੋਗੜੀ, ਸੇਵਕ ਸਿੰਘ ਪੁੱਤਰਾਨ ਰੂਪੀ ਸਿੰਘ, ਸੇਵਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਮੌੜ ਨਾਭਾ ਅਤੇ ਇੱਕ ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੀਵਾਲੀ ਦੇ ਨੇੜੇ ਬਾਦਲ ਪਰਿਵਾਰ ਵਿਰੁੱਧ ਢੀਂਡਸਾ ਤੇ ਬਹਮਪੁਰਾ ਦਲ ਇਕੱਠੇ ਹੋਣਗੇ

ਪਾਲ ਸਿੰਘ ਕੁੰਦਰਾ): ਬਾਦਲ ਪਰਿਵਾਰ ਖ਼ਿਲਾਫ਼ ਮਾਝੇ ਅੰਦਰ ਪੈਥਕ ਝੰਡਾ ਚੁੱਕਣ ਵਾਲੇ ਰਣਜੀਤ ਸਿੰਘ ਬਹਮਪਰਾ ਦੀ ਅਗਵਾਈ ਵਾਲਾ ਅਕਾਲੀ ਦਲ ਟਕਸਾਲੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਡੈਮੋਕੈਟਿਕ ਵਿਚਾਲੇ ਜਲਦ ਹੀ ਗਠਜੋੜ ਹੋ ਸਕਦਾ ਹੈ। ਇਹ ਖੁਲਾਸਾ ਖੁਦ ਰਣਜੀਤ ਸਿੰਘ ਬਹਮਪਰਾ ਨੇ ਕੀਤਾ ਹੈ। ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਅਤੇ ਅਹੁਦੇਦਾਰਾਂ ਦੀ ਮੀਟਿੰਗ ਉਪਰੰਤ ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਹਮਪੁਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਹੋਈ ਸੀ ਅਤੇ ਦੋਵਾਂ ਵਿਚਾਲੇ ਜਥੇਬੰਦੀਆਂ ਦੀ ਆਪਸੀ ਏਕਤਾ ਬਾਰੇ ਵੀ ਵਿਚਾਰ ਚਰਚਾ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਜਥੇਬੰਦੀਆਂ ਆਪਸੀ ਏਕਤਾ ਲਈ ਰਜ਼ਾਮੰਦ ਹਨ ਅਤੇ ਦੋਵਾਂ ਦਾ ਟੀਚਾ ਵੀ ਇਕ ਹੈ। ਇਸ ਲਈ ਜਲਦੀ ਹੀ ਆਪਸੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ

ਤੀਜਾ ਫਰੇਟ ਬਣਾਉਣਾ ਸਮੇਂ ਦੀ ਲੋੜ ਹੈ ਇਸ ਸਬੰਧੀ ਹਮਖਿਆਲੀ ਪਾਰਟੀਆਂ ਵਿਚਾਲੇ ਏਕਤਾ ਹੋਣੀ ਚਾਹੀਦੀ ਹੈ। ਇਸ ਸਬੰਧੀ ਕਈ ਜਥੇਬੰਦੀਆਂ ਨਾਲ ਗੈਰ-ਰਸਮੀ ਗੱਲਬਾਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਸਾਂਝੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੀ ਇਕ ਸਾਂਝਾ ਗਠਜੋੜ ਤਿਆਰ ਕੀਤਾ ਜਾਵੇਗਾ, ਜਿਸ ਵਿਚ ਹਮਖਿਆਲੀ ਪਾਰਟੀਆਂ

ਸ਼ਾਮਲ ਹੋਣਗੀਆਂ। ਇਸ ਦੌਰਾਨ ਉਨ੍ਹਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਇਸ ਮੌਕੇ ਇਕੱਠ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ -ਪਾਰਦਰਸ਼ਤਾ ਲਈ ਵੋਟਾਂ ਸਿਰਫ਼ ਫੋਟੋ ਸ਼ਨਾਖਤੀ ਕਾਰਡ ਰਾਹੀਂ ਹੀ ਪਾਈਆਂ ਜਾਣ, ਇਸ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜਥੇਬੰਦੀ ਨੇ ਇਕ ਮਤੇ ਰਾਹੀਂ ਸੂਬੇ ਨੂੰ ਵਧੇਰੇ ਅਧਿਕਾਰਾਂ ਗਠਜੋੜ ਦਾ ਐਲਾਨ ਕੀਤਾ ਜਾਵੇਗਾ। ਇਹ ਦੀ ਮੰਗ ਕੀਤੀ ਹੈ ਅਤੇ ਇਕ ਹੋਰ ਮਤੇ ਰਾਹੀਂ ਗਠਜੋੜ ਦਾ ਐਲਾਨ ਦੀਵਾਲੀ ਦੇ ਆਸ-ਪਾਸ ਬਰਗਾੜੀ ਤੇ ਬਹਿਬਲ ਕਲਾ ਕਾਂਡ ਅਤੇ 328 ਪਾਵਨ ਸਰੂਪਾਂ ਦੇ ਦੋਸ਼ੀਆਂ ਖ਼ਿਲਾਫ਼ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਕਿਸਾਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਕੀਤਾ ਸਨਮਾਨਿਤ ਅਸੀਂ ਢਿੱਲੋਂ ਦੇ ਮੌਢੇ ਨਾਲ ਮੌਢਾ ਲਾ ਕੇ ਖੜਾਂਗੇ: ਸਮੂਹ ਪੰਚਾਇਤਾਂ ਤੇ ਕਿਸਾਨ



ਧਨੌਲਾ ਮੰਡੀ, 24 ਅਕਤੂਬਰ (ਸੰਜੀਵ ਗਰਗ ਕਾਲੀ)− ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੁੰਡੇਦਾਰ ਕਾਸ਼ਤਕਾਰਾਂ ਨੂੰ ਮਾਲਕੀ ਹੱਕ ਦੇਣ ਲਈ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਕੀਤੇ ਯਤਨਾਂ ਲਈ ਅੱਜ ਧਨੌਲਾ ਇਲਾਕੇ ਦੇ ਕਿਸਾਨਾਂ ਵੱਲੋਂ ਕੇਵਲ ਸਿੰਘ ਢਿੱਲੋਂ ਦਾ ਧੈਨਵਾਦ ਕਰਦਿਆਂ ਹਰਵਿੰਦਰ ਸਿੰਘ ਵੜਿੰਗ ਦੇ ਗੁਹਿ ਵਿਖੇ ਰੱਖੇ ਪ੍ਰੋਗਰਾਮ 'ਚ ਕੋਠੇ ਗੋਬਿੰਦਪੁਰਾ, ਕੋਠੇ ਅਕਾਲਗੜ੍ਹ, ਪੰਚਾਇਤ ਭੂਰੇ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਨੇ ਲੋਈਆਂ, ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭੁੰਡੇਦਾਰ ਜਮੀਨਾਂ ਦੇ ਕਾਸ਼ਤਕਾਰ ਅਕਾਲੀ-ਭਾਜਪਾ ਸਰਕਾਰ ਦੇ ਰਾਜ ਅੰਦਰ ਵੀ ਆਪਣੇ ਮਾਲਕੀ ਹੱਕਾਂ ਨੂੰ ਲੈ ਕੇ ਲੀਡਰਾਂ ਨੂੰ ਮਿਲਦੇ ਰਹੇ, ਲੇਕਿਨ ਆਖਰਕਾਰ ਇੰਨ੍ਹਾਂ ਦੀ ਬਾਂਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੜ ਕੇ ਇਨ੍ਹਾਂ ਮਾਲਕੀ ਹੱਕ ਦਿਵਾਏ ਹਨ। ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੰਨ੍ਹਾ ਚਿਰ ਪੰਜਾਬ ਦਾ ਕਿਸਾਨ ਲਾਹੇਬੰਦ

ਹੋ ਸਕਦਾ। ਸਮੂਹ ਕਿਸਾਨਾਂ ਤੇ ਪੰਚਾਇਤਾਂ ਨੇ ਕਿਹਾ ਕਿ ਸਾਡੇ ਕੋਲ ਸਬਦ ਨਹੀਂ ਹਨ ਜਿੰਨ੍ਹਾਂ ਸਬਦਾਂ ਨਾਲ ਅਸੀਂ ਸ. ਕੇਵਲ ਸਿੰਘ ਢਿੱਲੋਂ ਦਾ ਧੈਨਵਾਦ ਕਰੀਏ ਕਿਉਂਕਿ ਪਾਕਿਸਤਾਨ ਦੀ ਵੰਡ ਵੇਲੇ ਦੀਆਂ ਅਲਾਟ ਹੋਈਆਂ ਜਮੀਨਾਂ ਹਾਲੇ ਤੱਕ ਸਾਡੇ ਨਾਮ ਨਹੀਂ ਸੀ ਚੜੀਆਂ ਜਿੰਨਾਂ ਕਰਕੇ ਸਾਨੂੰ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਨ ਵੇਲੇ ਬਹੁਤ ਵੱਡੀ ਉਲਜਣ ਆਉਦੀ ਸੀ , ਉਹ ਸ. ਢਿੱਲੋਂ ਦੇ ਯਤਨਾਂ ਨਾਲ ਸਭ ਕੁੱਝ ਠੀਕ ਹੋ ਗਿਆ ਹੈ । ਇਸ ਮੌਕੇ ਇਮਪਰੂਵਮੈਂਟ ਟਰੱਸਟ ਚੇਅਰਮੈਨ ਮੁੱਖਣ ਸ਼ਰਮਾ, ਜੀਵਨ ਕੁਮਾਰ ਬਾਂਸਲ ਚੇਅਰਮੈਨ ਮਾਰਕਿਟ ਕਮੇਟੀ ਧਨੌਲਾ, ਰਜਨੀਸ ਕੁਮਾਰ ਬਾਂਸਲ ਆਲੂ, ਜਗਮੇਲ ਸਿੰਘ ਜੱਗਾ ਮਾਨ. ਕਲਦੀਪ ਸਿੰਘ ਧਾਲੀਵਾਲ, ਸੁਖਪਾਲ ਬਰਨ, ਦੀਪ ਸੰਘੇੜਾ, ਵਰਿੰਦਰ ਬਰਾੜ, ਰੇਸ਼ਮ ਸਿੰਘ ਬੜਿੰਗ, ਮੁਖਤਿਆਰ ਸਿੰਘ ਬੜਿੰਗ, ਲਛਮਣ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਜਥੇ. ਜੀਤ ਸਿੰਘ ਹਰੀਗੜ੍ਹ, ਪਰਮਜੀਤ ਸਿੰਘ, ਗੁਰਜੀਤ ਸਿੰਘ ਸਰਪੰਚ ਭੂਰੇ, ਪਿਆਰਾ ਸਿੰਘ ਸਿੱਧੂ, ਧੰਨਾ ਸਿੰਘ ਗਰੇਵਾਲ, ਭੋਲਾ ਸਿੰਘ , ਕਰਨੈਲ ਸਿੰਘ, ਰਜਵਾੜਾ ਢਾਬੇ ਵਾਲੇ ਸੰਦੀਪ ਸਿੰਘ ਬਿੱਟੂ, ਗੁਰਮੀਤ ਗੀਤ ਅਮਨਦੀਪ ਸਿੰਘ, ਆਦਿ ਇਲਾਕੇ ਦੇ ਕਿਸਾਨ ਤੇ ਪੰਚਾਇੰਤਾਂ ਮੌਜੂਦ ਸਨ।

ਨਹੀਂ ਹੁੰਦਾ ਉਨ੍ਹਾ ਚਿਰ ਪੰਜਾਬ ਖੁਸ਼ਹਾਲ ਨਹੀਂ

ਹੱਲਾ-ਰਾਈਏਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਮੇਲਾ ਸਪੰਨ

ਅਮਲੋਹ, 24 ਅਕਤੂਬਰ (ਜਗਦੀਸ਼ ਸਿੰਘ **ਰਾਣਾ**) ਪੰਜਾਬ ਗੁਰੂਆਂ,ਰਿਸ਼ੀਆਂ ਮੁਨੀਆਂ, ਪੀਰ ਪੈਗੰਬਰਾਂ ਦੀ ਧਰਤੀ ਹੈ।ਜਿਥੇ ਗੁਰੂ ਸਾਹਿਬਾਨਾਂ ਨੇ ਪਾਖੰਡਵਾਦ ਦੇ ਖਿਲਾਫ਼ ਸੱਚੀ ਕਿਰਤ ਦੇ ਹੱਕ ਵਿੱਚ ਕਿਰਤੀਆਂ ਨੂੰ ਜਾਗਰੂਕ ਕੀਤਾ। ਇਥੋਂ ਤੱਕ ਕਿ ਬਾਬਰ ਨੂੰ ਜਾਬਰ ਕਹਿਕੇ ਕਿਰਤੀਆਂ ਨੂੰ ਨਿਡਰ ਹੋ ਕੇ ਅੱਗੇ ਵਧਣ ਲਈ ਪ੍ਰੇਰਣਾ ਦਿੱਤੀ। ਇਸ ਸੰਦੇਸ਼ ਨੂੰ ਅੱਜ ਵੀ ਧਾਰਮਿਕ ਸੈਸਥਾਵਾਂ ਅਤੇ ਮਹਾਂ-ਪੁਰਸਾਂ ਵਲੋਂ ਧਾਰਮਿਕ ਦੀਵਾਨਾਂ ਜਾਂ ਮੇਲਿਆਂ ਦਾ ਆਯੋਜਨ ਕਰਕੇ , ਮਨੁੱਖਤਾ ਤੇ ਹੋ ਰਹੇ ਜਬਰ ਜ਼ੁਲਮਾਂ ਦੇ ਖਿਲਾਫ਼ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਲੜੀ ਨੂੰ ਜਾਰੀ ਰਖਦਿਆਂ ਸਚਖੰਡ ਵਾਸੀ ਸੰਤ ਬਾਬਾ ਸੁਖਦੇਵ ਸਿੰਘ ਅਲੌਹਰਾਂ ਸਾਹਿਬ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਬਾਬਾ ਸਿੱਧਸਰ ਹੱਲਾ-ਰਾਈਏਵਾਲ ਵਿਖੇ 3 ਰੋਜਾਂ ਧਾਰਮਿਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸੰਗਤਾਂ ਨੇ ਬਾਬਾ ਸਿੱਧ ਵਿਖੇ ਮੱਥਾ ਟੇਕਿਆਂ। ਖੁੱਲੇ ਪੈਡਾਲਾਂ ਵਿੱਚ ਮਹਾਂਪੁਰਸ਼, ਰਾਗੀਆਂ, ਢਾਡੀਆਂ, ਕਵੀਆਂ, ਕਵੀਸਰਾਂ ਧਾਰਮਿਕ ਤੇ ਸਿਆਸੀ ਆਗੂਆ ਨੇ

ਆਪਣੇ ਵਿਚਾਰ ਪੇਸ਼ ਕੀਤੇ। ਜਿਸ ਵਿੱਚ ਜਥੇਦਾਰ ਕਸ਼ਮੀਰ ਸਿੰਘ ਅਲਹੋਰਾਂ ਸਾਹਿਬ, ਕਿਸ਼ਨਪਾਲ ਸਿੰਘ, ਰਾਮ ਸਿੰਘ ਰੈਸਲ, ਸਤਵਿੰਦਰ ਸਿੰਘ ਟੋਹੜਾ ਐਸਜੀਪੀਸੀ ਮੈਂਬਰ, ਮੱਖਣ ਸਿੰਘ ਲਾਲਕਾ, ਸੂਰਜੀਤ ਸਿੰਘ, ਢਾਡੀ ਜੱਥਾ ਅਵਤਾਰ ਸਿੰਘ ਨਾਭਾ, ਪਲਵਿੰਦਰ ਸਿੰਘ ਪਾਰਸ, ਕਵਿਸ਼ਰ ਨਰਸੀ ਸਿੰਘ, ਗੁਲਜਾਰ ਸਿੰਘ ਮਲੇਰਕੋਟਲਾ, ਮਾਸਟਰ ਧਰਮ ਸਿੰਘ ਰਾਈਏਵਾਲ, ਗੁਰਮੇਲ ਸਿੰਘ ਰੋਹੀਸਰ ਸਾਹਿਬ, ਜਗਜੀਤ ਸਿੰਘ ਜੱਗਾ, ਐਸ.ਡੀ.ਓ. ਗੁਰਦਰਸ਼ਨ ਸਿੰਘ ਹੱਲਾ, ਮੇਜਰ ਸਿੰਘ ਟਿੱਬੀ, ਰਣਧੀਰ ਸਿੰਘ ਰਾਈਏਵਾਲ, ਬਾਰਾ ਸਿੰਘ ਮਾਲੋਵਾਲ, ਗੁਰਮੀਤ ਸਿੰਘ ਮਾਲੋਵਾਲ, ਰਵਿੰਦਰ ਸਿੰਘ ਮੂੰਗੋ, ਬਲਵਿੰਦਰ ਸਿੰਘ ਟਿੱਬੀ, ਕਰਮਜੀਤ ਸਿੰਘ ਬੁੱਗਾ ਕਲਾਂ, ਲੱਖੀ ਬਰੀਹਮਾ, ਸਰਪੰਚ ਹਰਵਿੰਦਰ ਸਿੰਘ, ਨਰਿੰਦਰ ਸਿੰਘ ਵਾਲੀਆ, ਦਲਜੀਤ ਸਿੰਘ ਹੱਲਾ, ਰਣਦੀਪ ਸਿੰਘ ਰਾਈਏਵਾਲ, ਬੈਤ ਸਿੰਘ ਹੱਲਾ, ਮੇਵਾ ਸਿੰਘ ਪਾਲੀਆ, ਬਾਬਾ ਇੰਦਰਨਾਥ ਹੱਲਾ, ਰਣਧੀਰ ਸਿੰਘ ਢੀਂਡਸਾ ਆਦਿ ਹਾਜਰ ਸਨ। ਇਸ ਸਮੇਂ ਸਾਰਾ ਦਿਨ ਗੁਰੂ ਕਾ ਲੰਗਰ ਅਤੂੱਟ ਵਰਤਿਆ। ਆਈਆਂ ਸੰਗਤਾਂ ਦਾ ਧੈਨਵਾਦ ਮਾਸਟਰ ਧਰਮ ਸਿੰਘ ਰਾਈਏਵਾਲ ਨੇ ਕੀਤਾ।

ਚੀਫ਼ ਖ਼ਾਲਸਾ ਦੀਵਾਨ ਵਲੋਂ ਆਸਟਰੇਲਿਆਈ ਗੁਰੂ ਘਰ ਨੂੰ ਵਿਰਾਸਤੀ ਦਰਜਾ ਦੇਣ ਦੇ ਫੈਸਲੇ ਦਾ ਸੁਆਗਤ

ਅੰਮ੍ਰਿਤਸਰ, 24 ਅਕਤੂਬਰ (ਜੋਗਿੰਦਰ ਪਾਲ **ਸਿੰਘ ਕੁੰਦਰਾ**) ਚੀਫ਼ ਖਾਲਸਾ ਦੀਵਾਨ ਅਹਦੇਦਾਰਾਂ ਨੇ ਆਸਟਰੇਲੀਅਨ ਸਰਕਾਰ ਵਲੋਂ ਸੂਬਾ ਨਿਉ ਸਾਊਥ ਵੇਲਜ ਵਿਖੇ ਸਥਾਪਿਤ ਗੁਰਦੁਆਰੇ ਨੂੰ ਵਿਰਾਸਤੀ ਦਰਜਾ ਦੇਣ ਦੇ ਫੈਸਲੇ ਦਾ ਸੁਆਗਤ ਕੀਤਾ। ਪ੍ਰੈੱਸ ਨੂੰ ਜਾਰੀ ਬਿਆਨ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪਧਾਨ ਸ:ਨਿਰਮਲ ਸਿੰਘ ਨੇ ਖਸ਼ੀ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਨਿਉਸਾਊਥ ਵੇਲਜ ਸਰਕਾਰ ਵਲੋਂ ਸਿੱਖਾਂ ਦੇ ਗੁਰੂਘਰ ਨੂੰ ਸਟੇਟ ਹੈਰੀਟੇਜ਼ ਰਜਿਸਟਰ ਵਿਚ ਸ਼ਾਮਲ ਕਰਨਾ ਬਹੁਤ ਹੀ ਸ਼ਲਾਘਾ ਯੋਗ ਕਦਮ ਹੈ ਜਿਸ ਕਰਕੇ ਸਮੁੱਚੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਨੇ ਕਿਹਾ ਕਿ ਆਸਟਰੇਲੀਆ ਵਿਚ ਪਿਛਲੇ ਵਰੇ ਹੀ ਕੁਦਰਤੀ ਆਪਦਾ (ਜੰਗਲਾਂ ਵਿਚ ਲੱਗੀ ਭਿਆਨਕ ਅੱਗ) ਸਮੇਂ "ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਵਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੱਧ ਚੱੜ ਕੇ ਮਨੁੱਖਤਾ ਦੀ ਸੇਵਾ ਕੀਤੀ ਗਈ ਅਤੇ ਆਸਟਰੇਲੀਅਨ ਗੁਰੂ ਘਰਾਂ ਵਲੋਂ ਸਹਾਇਤਾਂ ਦੇ ਨਾਲ–ਨਾਲ ਉਹਨਾਂ ਲਈ ਦਵਾਈਆਂ, ਰਾਸ਼ਨ ਅਤੇ ਖਾਣਪੀਣ ਦੀ ਵਸਤੂਆਂ ਦੇ ਵੱਡੀ ਗਿਣਤੀ ਵਿਚ ਟਰੱਕ ਭੇਜੇ ਗਏ ਸਨ ਅਤੇ ਦਿਨ–ਰਾਤ ਲੰਗਰ ਦੀ ਸੇਵਾ ਕੀਤੀ ਗਈ। ਉਸ ਸਮੇਂ ਸਥਾਨਕ ਸਰਕਾਰਾਂ ਵਲੋਂ ਸਿੱਖ ਕੌਮ ਅਤੇ ਗੁਰੂ ਘਰਾਂ ਦਾ ਨਿਸੁਆਰਥ ਭਾਵ ਨਾਲ ਕੀਤੀ ਗਈ ਸੇਵਾ ਲਈ ਮਾਨ–ਸਨਮਾਨ ਨਾਲ ਧੰਨਵਾਦ ਵੀ ਕੀਤਾ ਗਿਆ ਸੀ। ਧਰਮ ਪਚਾਰ ਕਮੇਟੀ ਦੇ ਮੁੱਖੀ ਸ਼:ਭਾਗ ਸਿੰਘ ਅਣਖੀ ਅਤੇ ਆਨਰੇਰੀ ਸਕੱਤਰ ਸ:ਸਵਿੰਦਰ ਸਿੰਘ ਕੱਥੁਨੰਗਲ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਸਟਰੇਲੀਆ ਵਿਚ ਸਿੱਖ ਗੁਰਦੁਆਰਾ (ਵਲਗੁਲਗਾ) ਸਮਾਜਿਕ ਅਤੇ ਧਾਰਮਿਕ ਪੱਖੋਂ ਅਹਿਮ ਸਥਾਨ ਰੱਖਦਾ ਹੈ ਅਤੇ ਆਸਟਰੇਲੀਅਨ ਸਰਕਾਰ ਵਲੋਂ ਸਿੱਖ ਗੁਰੂ ਘਰ ਨੂੰ ਵਿਰਾਸਤੀ ਲੜ੍ਹੀ ਵਿਚ ਸ਼ਾਮਲ ਕਰਨਾ ਉਥੋਂ ਦੇ ਵਸਦੇ ਸਿੱਖ ਭਾਈਚਾਰੇ ਲਈ ਇਕ ਸ਼ਾਨਦਾਰ ਪ੍ਰਾਪਤੀ ਹੈ ਜੋ ਕਿ ਬੜ੍ਹੀ ਮਾਣ ਵਾਲੀ ਗੱਲ ਹੈ।

ਕੋਟ ਈਸੇ ਖਾਂ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਨਹੀਂ ਆਵੇਗੀ ਕਮੀ: ਵਿਧਾਇਕ ਲੋਹਗੜ੍ਹ



ਕੋਟ ਈਸੇ ਖਾਂ, 24 ਅਕਤੂਬਰ (ਜੋਗਿੰਦਰਪਾਲ ਮਾਲੜਾ) ਕਸਬਾ ਕੋਟ ਈਸੇ ਖਾਂ ਦੇ ਵਿਕਾਸ ਵਿੱਚ ਕਿਸੇ ਕਿਸਮ ਦੀ ਨਹੀ ਆਵੇਗੀ ਇੰਨ੍ਹਾਂ ਸ਼ਬਦਾ ਦਾ ਪਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕੋਟ ਈਸੇ ਖਾਂ ਦੇ ਵੱਖ ਵੱਖ ਏਰੀਏ ਦੇ ਵਿੱਚ ਕੰਮ ਦੀ ਸ਼ੁਰੂਆਤ ਕਰਵਾਉਣ ਲਈ ਟੱਕ ਲਗਾਉਂਦੇ ਸਮੇਂ ਕਹੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨਮਾਈ ਹੇਠ ਪੂਰੇ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਤਹਿਤ ਹਲਕੇ ਵਿਕਾਸ ਕਾਰਜ ਮੂੰਹੋ ਬੋਲਣਗੇ ਜੋ ਵਿਰੋਧੀਆਂ ਦੇ ਮੂੰਹ ਨੂੰ ਤਾਲਾ ਲਗਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕੈਪਟਨ ਦੀ ਰਹਿਨੁਮਾਈ ਹੇਠ ਹਰੇਕ ਵਰਗ ਦਾ ਵਿਸ਼ੇਸ਼ ਧਿਆਨ ਰੱਖਦੀ ਹੈ, ਜਿਸਦੀ ਇਕ ਮਿਸਾਲ ਕੈਪਟਨ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਲਏ ਇਤਿਹਾਸਿਕ ਫੈਸਲੇ ਤੋਂ ਸਾਫ ਝਲਕਦੀ

ਹੈ।ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜ਼ਾਂ ਦੇ ਅਧੀਨ ਸ਼ਹਿਰ ਦੇ ਜਿਸ ਜਿਸ ਗਲੀ ਮੁਹੱਲੇ ਦੇ ਵਿੱਚ ਇੰਟਰਲਾਕ ਲੱਗ ਜਾਵੇਗੀ ਉਹ ਮੁਹੱਲਾ ਬਹੁਤ ਸੁੰਦਰ ਅਤੇ ਸਾਫ ਸੂਥਰਾ ਬਣ ਜਾਵੇਗਾ, ਜਿਸ ਨਾਲ ਸ਼ਹਿਰ ਵਿੱਚੋਂ ਗੰਦਗੀ ਖਤਮ ਹੋ ਜਾਵੇਗੀ। ਇਸ ਮੌਕੇ ਈ.ਓ. ਜਗਜੀਤ ਸਿੰਘ, ਚੇਅਰਮੈਨ ਕ੍ਰਿਸ਼ਨ ਤਿਵਾੜੀ, ਸਾਬਕਾ ਚੇਅਰਮੈਨ ਵਿਜੈ ਕੁਮਾਰ ਧੀਰ, ਸੁਮਿਤ ਕੁਮਾਰ ਬਿੱਟ ਮਲਹੋਤਰਾ, ਬਲਰਾਮ ਸ਼ਰਮਾ ਬੱਬੀ, ਸਤਵੰਤ ਸਿੰਘ ਜੱਸਾ ਸਿੱਧੂ, ਨਿਸ਼ੂ ਗੁਪਤਾ ਵਪਾਰ ਸੈਲ, ਲਖਪਤਰਾਏ ਮਲਹੋਤਰਾ, ਸੁੱਚਾ ਸਿੰਘ ਪੂਰਬਾ, ਕੁਲਦੀਪ ਸਿੰਘ ਰਾਜਪਤੂ, ਪ੍ਰਮੋਦ, ਹਰਮੇਲ ਸਿੰਘ ਰਾਜਪੁਤ, ਦੇਸ ਰਾਜ ਟੱਕਰ, ਗੁਰਦੇਵ ਸਿੰਘ ਸਾਬਕਾ ਐਫ.ਸੀ.ਆਈ ਇੰਸਪੈਕਟਰ, ਪਿੱਪਲ ਸਿੰਘ ਕੰਢਾ, ਅਸ਼ੋਕ ਗਰੋਵਰ, ਰਾਕੇਸ਼ ਕੁਮਾਰ ਜੇ.ਈ., ਰਛਪਾਲ ਸਿੰਘ ਕਲਰਕ, ਰਮੇਸ਼ ਕਮਾਰ ਲਾਡੀ ਤੋਂ ਇਲਾਵਾ ਮੋਹਤਬਰ ਅਤੇ ਪਵੰਤੇ ਹਾਜ਼ਰ ਸਨ।

ਘਨੌਲੀ,24 ਅਕਤੂਬਰ (ਜਗਮੋਹਨ ਸਿੰਘ) ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਘਨੌਲੀ ਤੋਂ ਵੱਖਰੇ ਹੋਏ ਪਿੰਡ ਦਸਮੇਸ਼ ਨਗਰ ਕਾਲੋਨੀ ਘਨੌਲੀ ਦੇ ਬੱਚਿਆਂ ਵੱਲੋਂ ਦੁਸ਼ਹਿਰੇ ਮੌਕੇ ਰਾਵਣ ਦਾ ਪਤਲਾ ਫਕਣ ਦੀ ਤਿਆਰੀ ਵਿੱਢੀ ਗਈ ਹੈ। ਪੁਤਲਾ ਤਿਆਰ ਕਰ ਰਹੇ। ਬੱਚਿਆਂ ਵੈਸ਼, ਮੁਕਲ ਚੌਧਰੀ ਅਤੇ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਤੋਂ ਰਾਮਲੀਲਾ ਖੇਡਣ ਅਤੇ ਦੁਸ਼ਹਿਰਾ ਮਨਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਵਾਰੀ ਪਿਛਲੇ ਸਾਲ ਰਹਿ ਗਈਆਂ ਕਮੀਆਂ ਨੂੰ ਸੁਧਾਰ ਕੇ ਵਧੀਆ ਤਰੀਕੇ ਨਾਲ ਦੁਸ਼ਹਿਰਾ -ਮਨਾਉਣਾ ਚਾਹੁੰਦੇ ਸੀ, ਪਰ ਕਰੋਨਾ ਮਹਾਂਮਾਰੀ ਨੇ ਉਨ੍ਹਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ

ਉਹ ਇਸ ਵਾਰ ਕੋਵਿਡ ਲਾਗ ਦੇ ਡਰ ਕਾਰਨ ਰਾਮਲੀਲਾ ਦਾ ਮੰਚਨ ਨਹੀਂ ਕਰ ਸਕੇ, ਪਰ ਉਨ੍ਹਾਂ ਵੱਲੋਂ ਇਸ ਵਾਰ ਵੀ ਸਬਸਿਡਰੀ ਹੈਲਥ ਸੈਟਰ ਘਨੌਲੀ ਦੇ ਸਾਹਮਣੇ ਮੈਦਾਨ ਵਿੱਚ ਰਾਵਣ ਦਾ ਪਤਲਾ ਫਕ ਕੇ ਦਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਕੋਵਿਡ ਸਬੰਧੀ ਜਾਰੀ ਨਿਯਮਾਂ ਅਤੇ ਸ਼ਰਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਤੇ ਇੱਕ ਦੂਜੇ ਤੋਂ ਢੁੱਕਵੀਂ ਸਰੀਰਕ ਦੂਰੀ ਰੱਖਦੇ ਹੋਏ ਮਾਸਕ ਤੇ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਤਲਾ ਫੂਕਣ ਸਮੇਂ ਮੁੱਖ ਅਗਨੀ ਸੰਜੀਵ ਘਨੌਲੀ ਪ੍ਰਧਾਨ ਸ਼ਿਵ ਸੈਨਾ

ਪੰਜਾਬ ਵੱਲੋਂ ਦਿੱਤੀ ਜਾਵੇਗੀ।

ਜਲੰਧਰ 24 ਅਕਤੂਬਰ (ਰੋਗਿਜ਼ ਸੋਢੀ) ਪੀ ਸੀ ਐਮ ਐੱਸ. ਡੀ. ਕਾਲਜੀਏਟ ਸੀ. ਸੈ. ਸਕੂਲ, ਜਲੰਧਰ ਵਿਖੇ ਸ਼ਰੀਰਕ ਸਿੱਖਿਆ ਵਿਭਾਗ ਦੀ ਤਰਫੋਂ ਇੰਡੀਅਨ ਇੰਸਟੀਟਿਊਟ ਆਫ਼ ਯੋਗਾ ਐਂਡ ਮੈਨੇਜਮੈਂਟ ਦੇ ਸਹਿਯੋਗ ਨਾਲ ਤਣਾਅ ਰਹਿਤ ਸੁਝਵਾਨ ਜੀਵਨ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦੇ ਮਾਹਰ ਸ਼ੀਮਤੀ ਸ਼ਸ਼ੀ ਖੁੱਲਰ (ਆਚਾਰੀਆ ਆਈ.ਆ.ਵੀ.ਐਮ) ਅਤੇ ਡਾ: ਸੁਨੀਤਾ ਪਾਲ (ਗਾਇਨੀਕੋਲੋਜਿਸਟ, ਆਚਾਰੀਆ ਆਈ.ਆ.ਵੀ.ਐਮ) ਸਨ। ਸੀਮਤੀ ਸ਼ਸ਼ੀ ਖੁੱਲਰ ਨੇ ਭਾਗ ਲੈਣ ਵਾਲਿਆਂ ਨੂੰ ਅਸ਼ਟੰਗ ਯੋਗ ਬਾਰੇ ਦੱਸਿਆ ਅਤੇ ਵੱਖ-ਵੱਖ ਅਭਿਆਸਾਂ ਦਾ ਪੈਕਟੀਕਲ ਪ੍ਰਦਰਸ਼ਨ ਕੀਤਾ। ਉਸਨੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਕਾਰਾਤਮਕ ਉਦਾਹਰਣਾਂ ਵੀ ਦਿੱਤੀਆਂ। ਇਸ ਤੋਂ ਇਲਾਵਾ ਉਸਨੇ ਬੁੱਧਜੀ ਨਾਲ ਜੁੜੀ ਇਕ ਕਹਾਣੀ ਵੀ ਸਾਂਝੀ ਕੀਤੀ। ਸ਼ੀਮਤੀ ਸ਼ਸ਼ੀ

ਖੁੱਲਰ ਨੇ ਦੱਸਿਆ ਕਿ ਸਿਹਤਮੰਦ ਅਤੇ ਸ਼ਾਂਤੀਪੁਰਵਕ ਜੀਵਨ ਲਈ ਕਸਰਤ, ਯੋਗਾ ਅਤੇ ਧਿਆਨ ਕਰਨ ਦੀ ਬਹੁਤ ਲੋੜ ਹੈ। ਡਾ. ਸੂਨੀਤਾ ਪੌਲ ਨੇ ਮੈਡੀਟੇਸ਼ਨ ਬਾਰੇ ਦੱਸਿਆ ਅਤੇ ਧਿਆਨ ਅਤੇ ਪਣਾਯਾਮ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਭਾਗੀਦਾਰਾਂ ਦੁਆਰਾ ਪੁੱਛੇ ਗਏ ਪੁਸ਼ਨਾਂ ਦੇ ਜਵਾਬ ਵੀ ਦਿੱਤੇ। ਇਹ ਵਰਕਸ਼ਾਪ ਜ਼ੂਮ ਐਪ ਅਤੇ ਫੇਸਬੁੱਕ ਲਾਈਵ ਸਟ੍ਰੀਮ ਦੁਆਰਾ ਕੀਤੀ ਗਈ ਸੀ। ਇਸ ਵਿਚ ਕਰੀਬ 200 ਪਤੀਭਾਗੀਆਂ ਨੇ ਹਿੱਸਾ ਲਿਆ ਅਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਪਿੰਸੀਪਲ ਡਾ. ਕਿਰਨ ਅਰੋੜਾ ਜੀ ਨੇ ਸ਼ੀਮਤੀ ਸੰਗੀਤਾ ਸ਼ਰਮਾ (ਸਕੂਲ ਇੰਚਾਰਜ) ਅਤੇ ਸ੍ਰੀਮਤੀ ਪਰਮਜੀਤ ਕੌਰ (ਮੁਖੀ, ਸਰੀਰਕ ਸਿੱਖਿਆ ਵਿਭਾਗ) ਦੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।।

C M Y B

ਸਥਾਨ : ਲੁਧਿਆਣਾ

ਮਿਤੀ: 24 ਅਕਤੂਬਰ, 2020

ਦੀ ਰਾਜਿੰਦਰਗੜ ਬਹੁ ਮੰਤਵੀ ਕੋਆਪ੍ਰੇਟਿਵ

ਐਗਰੀਕਲਚਰ ਸਰਵਿਸ ਸੁਸਾਇਟੀ ਲਿਮ ਪਿੰਡ ਰਜਿੰਦਰਗੜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਲਈ ਇੱਕ ਸੇਲਜਮੈਨ ਦੀ ਜੰਰੂਰਤ ਹੈ, ਯੌਗ ਉਮੀਦਵਾਰਾਂ ਤੋਂ ਦਰਖਾਸਤਾਂ ਮੰਗੀਆਂ ਜਾਂਦੀਆਂ ਹਨ। ਸ਼ਰਤਾਂ * ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੇਜੂਏਸ਼ਨ ਦੱਸਵੀ ਪੱਧਰ ਦੀ ਪੰਜਾਬੀ ਦੀ ਵਿਦਿਅਕ

ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਵਿਭਾਗ ਤੋਂ ਓ ਲੇਬਲ ਦਾ ਸਰਟੀਫਿਕੇਟ ਹੋਵੇ ਜਾਂ ਸਰਕਾਰ ਵਲੋਂ ਪ੍ਰਵਾਨਤ ਕਿਸੇ ਸੈਸਥਾ ਜਾਂ ਮਸ਼ਹੂਰ ਸੈਸਥਾ ਜੋ ਆਈ ਓ ਐਸ 9001 ਅਨੁਸਾਰ ਤਸਦੀਕਸ਼ਦਾ ਹੋਵੇ. ਘੱਟੋ ਘੱਟ 120 ਘੰਟੇ ਦਾ ਕੋਰਸ ਪਾਸ ਕੀਤਾ ਹੋਵੇ। ' ਪਰਸਨਲ ਕੰਪਿਊਟਰ ਦਾ ਕੋਰਸ ਜਾਂ ਇੰਨਫਰਮੇਸ਼ਨ ਟੈਕਨਾਲੋਜੀ ਵਿੱਚ ਆਫਿਸ ਪਰੋਡਕਟਿਵਿਟੀ ਐਪਲੀਕੇਸ਼ਨ ਦਾ ਕੋਰਸ ਜਾਂ ਡੈਸਕਟਾਪ ਪਬਲਿਸਿੰਗ ਦਾ ਕੋਰਸ-4 ਕੀਤਾ ਹੋਵੇ। ਪੇਂਡੂ ਪਿਛੋਕੜ ਅਤੇ ਉਮਰ 18 ਤੋਂ 37 ਸਾਲ ਹੋਵੇ,

ਸਭਾ ਦੇ ਕਾਰਜ ਖੇਤਰ ਵਿੱਚੋਂ ਆਈਆਂ ਦਰਖਾਸਤਾਂ ਨੂੰ ਤਰਜੀਹ ਦਿੱਤੀ ਜਾਵੇਗੀ, ਨਿਯੁਕਤੀ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਕੀਤੀ ਜਾਵੇਗੀ

ਦਰਖਾਸਤਾਂ ਇਸ਼ਤਿਹਾਰ ਲੱਗਣ ਤੋਂ ਇੱਕ ਹਫਤੇ ਅੰਦਰ ਕੰਮਕਾਰ ਵਾਲੇ ਦਿਨ ਸਭਾ ਦੇ ਦਫਤਰ ਚ ਜਾਂ ਡਾਕ ਰਾਹੀਂ ਲਈਆਂ ਜਾਣਗੀਆਂ। 200 ਰਪਏ ਦਾ ਡਰਾਫਟ ਸਭਾ ਦੇ ਹੱਕ ਵਿੱਚ ਲਿਆ ਜਾਵੇਗਾ.

* ਇੰਟਰਵਿਊ 5 ਨਵੰਬਰ 2020 ਨੂੰ ਸਵੇਰੇ ਸਭਾ ਦੇ ਦਫਤਰ ਵਿਖੇ 11 ਵਜੇ ਹੋਵੇਗੀ।

ਬਾ ਅਦਾਲਤ ਸ਼ੀ ਸਾਗਰ ਸੇਤਿਆ, ਆਈ.ਏ.ਐਸ. ਕਿਸਮ ਕੇਸ ਅਪੀਲ ਤਕਸੀਮ ਪਿੰਡ ਬਰ੍ਹੇ ਤਹਿ. ਬੁਢਲਾਡਾ

ਬਾਬ[°] ਸਿੰਘ ਪੱਤਰ ਮਾਘ ਸਿੰਘ ਪੱਤਰ ਨਿੱਕ ਸਿੰਘ ਵਾਸੀ ਬਰੇ

। ਹਰਦੇਵ ਸਿੰਘ 2. ਜਗਦੇਵ ਸਿੰਘ 3. ਬਿਦਰ ਸਿੰਘ ਪੱਤਰਾਨ

ਜੰਗੀਰ ਪੁੱਤਰ ਚੈਨਣ ਸਿੰਘ ਆਦਿ ਵਾਸੀਆਨ ਬਰ੍ਹੇ ਤਹਿ ਬੁਢਲਾਡਾ ਜ਼ਿਲ੍ਹਾ ਮਾਨਸਾ।

ਅਦਾਲਤੀ ਇਸ਼ਤਿਹਾਰ

ਉਕਤ ਦਰਜ ਤਕਸੀਮ ਸਬੰਧੀ ਅਪੀਲ ਵਿੱਚ ਤਾਰੀਖ ਪੇਸ਼ੰ ਮਿਤੀ 26.10.2020 ਬਰਾਏ ਤਲਬੀ ਨਿਸ਼ਚਿਤ ਕੀਤੀ ਗਈ ਹੈ ਇਸ ਅਦਾਲਤ ਵੱਲੋਂ ਰਸਪੋਡੈਟਸ 8,9,11,12,13,14 ਅਤੇ 15 ਕ੍ਰਮਵਾਰ (ਜਗਨ ਕੌਰ, ਜੀਤੋ ਕੌਰ ਪੁੱਤਰੀਆਂ ਘੌਟਾ ਸਿੰਘ ਸਕੇਦਰ ਸਿੰਘ, ਹਰਜਿੰਦਰ ਸਿੰਘ, ਗਰਿੰਦਰ ਸਿੰਘ, ਛਿੰਦਰਪਾਲ ਕੌਰ ਸੰਤਾਨ ਮੁਖਤਿਆਰ ਸਿੰਘ ਵਾਸੀ ਥਰ੍ਹੇ ਅਤੇ ਪਵਨ ਕੁਮ ਪੱਤਰ ਬੰਤ ਰਾਮ ਵਾਸੀ ਬਢਲਾਡਾ) ਦੀ ਤਲਬੀ ਸਧਾਰਨ ਤਰੀਕੇ _ ਨਾਲ ਕੀਤੀ ਗਈ, ਪ੍ਰੰਤੂ ਇਨ੍ਹਾਂ ਦੀ ਪਿੰਡ ਵਿੱਚ ਰਿਹਾਇਸ ਨਾਂ ਹੋਣ ਕਾਰਨ ਤਲਬੀ ਨਹੀਂ ਹੈ ਸਕੀ। ਅਪੀਲਾਂਟ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਰਸਪਾਡੈਂਟ ਦੇ ਹੋਰ ਐਡਰੈਸ ਬਾਰੇ ਜਾਣਕਾਰੀ

ਨਹੀਂ ਹੈ। ਇਸ ਲਈ ਉਕਤ ਦਰਜ ਰਸਪਾਡੈਂਟਸ ਦੀ ਤਲਬੀ ਲਈ ਇਹ ਪਬਲੀਕੇਸ਼ਨ ਨੌਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਿਸ਼ਚਿਤ ਤਾਰੀਖ ਪੇਸ਼ੀ ਮਿਤੀ 26.10.2020 ਨੂੰ ਅਸਾਲਤਨ ਜਾਂ ਵਕਾਲਤਨ ਇਸ ਅਦਾਲਤ ਵਿਖੇ ਹਾਜਰ ਹੋਣ। ਨਿਸ਼ਚਿਤ ਤਾਰੀਖ ਪੇਸ਼ੀ ਪਰ ਹਾਜਰ ਅਦਾਲਤ ਨਾ ਆਉਣ ਦੀ ਸੂਰਤ ਵਿੱਚ ਉਨ੍ਹਾਂ ਵਿਰੁੱਧ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਅਦਾਲਤ ਦੀ ਮੋਹਰ ਵਾ ਦਸਤਖਤਾਂ ਹੇਠ ਅੱਜ ਮਿਤੀ

15.10.2020 ਨੂੰ ਜਾਰੀ ਕੀਤਾ ਗਿਆ ਕਲੈਕਟਰ. ਸਬ ਡਵੀਜ਼ਨ

ਪੱਤਰ ਨੰ. 273/ਪੇਸ਼ੀ

ਨੈਕਟਰ NecLife ਲਾਈਫ਼ਸਾਇੰਸਜ਼ ਲਿਮਟਿਡ ਰਜ਼ਿ. ਦਫ਼ਤਰ: ਪਿੰਡ ਸੈਦਪੁਰਾ, ਤਹਿ. ਡੇਰਾਬਸੀ, ਜ਼ਿਲ੍ਹਾ ਐਸਏਐਸ ਨਗਰ ਮੋਹਾਲੀ, ਪੰਜਾਬ–140507 ਫੋਨ:+91-01762-308000, ਫੋਕਸ:+91-01762-308135 ਈਮੇਲ: cs@neclife.com,

ਵੈਬਸਾਇਟ: www.neclife.com CIN No.: L24232PB1995PLC016664 ਨੋਟਿਸ

ਸੂਚਿਤ ਕੀਤਾ ਜਾਂਦਾ ਹੈ ਕਿ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਇਕ ਮੀਟਿੰਗ ਮਿਤੀ 30 ਅਕਤੂਬਰ 2020 ਨੂੰ ਹੋਵੇਗੀ। ਜਿਸ ਵਿਚ 30 ਸਤੰਬਰ 2020 ਨੂੰ ਸਮਾਪਤ ਵਿੱਤੀ ਨਤੀਜਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ

ਇਹ ਜਾਣਕਾਰੀ ਕੰਪਨੀ ਦੀ ਵੈਬਸਾਈਟ https://neclife.com/uploads/1603522356 <u>37514644.pdf</u> ਅਤੇ ਸਟਾਕ ਐਕਸਚੇਜ਼ ਦੀ ਵੈਬਸਾਈਟ <u>www.bseindia.com</u> and <u>www.nseindia.com.</u> ਤੇ ਉਪਲਬਧ ਹੈ।

ਬੋਰਡ ਦੇ ਹੁਕਮ ਅਨੁਸਾਰ ਸਹੀ/–

ਸਥਾਨ: ਚੰਡੀਗੜ੍ਹ ਮਿਤੀ: 24.10.2020

ਨਾਸੀਵਾਈ**ਡ ਇਸ਼ਤਿਹਾ**ਰ

🖛 ਮੈਂ, ਨਿਰਮਲ ਸਿੰਘ ਪੁੱਤਰ ਸ਼ੀ

ਨਰੰਜਨ ਸਿੰਘ, ਵਾਸੀ ਮ: ਨੰ:1537

ਗਲੀ ਨੰ:7 ਵਾਰਡ ਨੰ:5 ਸਾਧੂ ਨਗਰ,

(ਐਸਏਐਸ ਨਗਰ), ਮੇਰਾ ਲੜਕਾ

ਦਰਸ਼ਨ ਸਿੰਘ,ਜੋ ਮੇਰੇ ਕਹਿਣ ਤੋਂ

ਬਹਾਰ ਹੈ, ਨੂੰ ਆਪਣੀ ਚੱਲ-ਅਚੱਲ

ਸੰਪਤੀ ਤੋਂ ਬੇਦਖ਼ਲ ਕਰਦਾ ਹਾਂ। ਉਸ

ਨਾਲ ਲੈਣ ਦੇਣ ਕਰਨ ਵਾਲਾ ਖ਼ੁਦ

🖛 ਮੈਂ, ਬਲਵੀਰ ਸਿੰਘ ਪੁੱਤਰ ਮੋਦਨ

ਸਿੰਘ ਵਾਸੀ ਮੂੰਗੋ, ਤਹਿਸੀਲ ਨਾਭਾ

ਗੁਰਮੀਤ ਸਿੰਘ ਨੂੰ ਕਹਿਣੇ ਤੋਂ ਬਾਹਰ

ਹੋਣ ਕਾਰਣ ਆਪਣੀ ਚੱਲ ਅਚੱਲ

ਜਾਇਦਾਦ ਤੋਂ ਬੇਦਖਲ ਕਰਦਾ ਹਾਂ।

ਲੈਣ ਦੇਣ, ਗੈਰ ਕਾਨੂੰਨੀ ਕੰਮਾਂ, ਨਫੇ

ਨੁਕਸਾਨ ਦਾ ਉਹ ਖੁਦ ਜ਼ਿੰਮੇਵਾਰ

ਹੋਵੇਗਾ, ਮੇਰੀ ਅਤੇ ਮੇਰੇ ਪਰਿਵਾਰ ਦੀ

🖛 ਮੈਂ', ਬਲਵੀਰ ਸਿੰਘ ਪੁੱਤਰ ਪ੍ਰਤਾਪ

ਸਿੰਘ ਵਾਸੀ ਸਰਹਿੰਦ ਰੋਡ, ਭਾਦਸੋਂ

ਤਹਿਸੀਲ ਨਾਭਾ (ਪਟਿਆਲਾ) ਆਪਣੇ

ਲੜਕੇ ਸੋਹਨ ਸਿੰਘ ਉਰਫ ਕਾਲਾ,

ਨੂੰਹ ਤੇਜਿੰਦਰ ਕੌਰ ਉਰਫ ਰਿੰਪੀ ਅਤੇ

ਪੋਤੇ ਪ੍ਰਭਜੋਤ ਸਿੰਘ ਉਰਫ ਪ੍ਰਿੰਸ ਨੂੰ

ਕਹਿਣੇ ਤੋਂ ਬਾਹਰ ਹੋਣ ਕਾਰਣ

ਆਪਣੀ ਚੱਲ ਅਚੱਲ ਜਾਇਦਾਦ ਤੋਂ

ਬੇਦਖਲ ਕਰਦਾ ਹਾਂ। ਲੈਣ ਦੇਣ, ਗੈਰ

ਕਾਨੂੰਨੀ ਕੰਮਾਂ, ਨਫੇ ਨੁਕਸਾਨ ਦੇ

ਉਹ ਖੂਦ ਜਿੰਮੇਵਾਰ ਹੋਣਗੇ,ਮੇਰੀ ਅਤੇ

ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ

🖛 ਮੈਂ', ਨਿਹਾਲ ਸਿੰਘ ਪੁੱਤਰ ਬਾਬੁ

ਸਿੰਘ ਵਾਸੀ ਪਿੰਡ ਲੱਧਾਹੇੜੀ ,ਤਹਿਸੀਲ

ਨਾਭਾ (**ਪਟਿਆਨਾ**) ਆਪਣੇ ਲੜਕੇ

ਕੁਲਵਿੰਦਰ ਸਿੰਘ, ਨੂੰਹ ਹਰਦੀਪ ਕੌਰ

ਅਤੇ ਪੋਤੇ ਮਨਰਾਜ ਸਿੰਘ ਵੱਲੋਂ ਤੰਗ

ਪਰੇਸ਼ਾਨ ਕਰਨ,ਲੜਾਈ ਝਗੜਾ ਕਰਨ

ਅਤੇ ਕਹਿਣੇ ਤੋਂ ਬਾਹਰ ਹੋਣ ਕਾਰਣ

ਆਪਣੀ ਚੱਲ ਅਚੱਲ ਜਾਇਦਾਦ ਤੋਂ

ਬੇਦਖਲ ਕਰਦਾ ਹਾਂ। ਲੈਣ ਦੇਣ, ਗੈਰ

ਕਾਨੂੰਨੀ ਕੰਮਾਂ, ਨਫੇ ਨੁਕਸਾਨ ਦੇ

ਉਹ ਖੁਦ ਜਿੰਮੇਵਾਰ ਹੋਣਗੇ, ਮੇਰੀ

ਅਤੇ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ

ਨਹੀ ਹੋਵੇਗੀ।

ਨਹੀ ਹੋਵੇਗੀ।

ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਆਪਣੇ ਲੜਕੇ

ਜ਼ਿੰਮੇਵਾਰ ਹੋਵੇਗਾ।

(ਪਟਿਆਲਾ)

ਬੇਦਖ਼ਲੀ ਨੋਟਿਸ ਟਿਊਬਵੈਲ ਕੁਨੈਕਸ਼ਨ

🖛 ਤਸਦੀਕ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਵਿੱਚ ਇੱਕ ਮੋਟਰ ਕੁਨੈਕਸ਼ਨ ਖਾਤਾ ਨੈ. AP20/1592 ਕਾਕਾ ਸਿੰਘ ਪੁੱਤਰ ਭਗਵਾਨ ਸਿੰਘ, ਪਿੰਡ ਕੋਰੇਆਣਾ ਦੀ ਨਾਮ 'ਤੇ ਚਲਦਾ ਹੈ। ਹੁਣ ਕਾਕਾ ਸਿੰਘ ਪੁੱਤਰ ਭਗਵਾਨ ਸਿੰਘ ਨੇ ਆਪਣੀ ਜਮੀਨ ਸਮੇਤ ਉਕਤ ਮੋਟਰ ਕੁਨੈਕਸ਼ਨ ਆਪਣੀ ਪੁੱਤਰ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਉਰਫ ਸੁਖਦੇਵ ਸਿੰਘ ਦੇ ਨਾਮ ਕਰਵਾ ਦਿੱਤੀ ਹੈ। ਇਸ ਲਈ ਉਕਤ ਮੋਟਰ ਕੁਨੈਕਸ਼ਨ ਦਾ ਨਾਮ ਬਦਲੀ ਕਰਕੇ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਉਰਫ ਸੁਖਦੇਵ ਸਿੰਘ ਦੀ ਨਾਮ 'ਤੇ ਕਰਨਾ ਹੈ, ਇਸ ਸਬੰਧੀ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਇਤਰਾਜ ਹੈ 15 ਦਿਨਾਂ

ਸਹਾਇਕ ਕਾਰਜਕਾਰੀ ਇੰਜਨੀਅਰ ਵੰਡ ਉਪ ਮੈਡਲ ਤਲਵੰਡੀ ਸਾਬੋ (PSPCL)

ਦੇ ਅੰਦਰ-ਅੰਦਰ ਦਫ਼ਤਰ ਦਾਖਲ ਕਰ

ਸਕਦਾ ਹੈ। ਇਸ ਤੋਂ ਬਾਅਦ ਨਾਮ ਬਦਲੀ

ਦੀ ਕਾਰਵਾਈ ਕਰ ਦਿੱਤੀ ਜਾਵੇਗੀ।

🖛 ਤਸਦੀਕ ਕੀਤਾ ਜਾਂਦਾ ਹੈ ਕਿ ਇਸ ਦਫ਼ਤਰ ਵਿੱਚ ਦੋ ਮੋਟਰ ਕੂਨੈਕਸ਼ਨ ਖਾਤਾ ਨੰ. AP20/258 ਅਤੇ AP20/1766 ਬਲਜੀਤ ਸਿੰਘ ਪੱਤਰ ਕਰਮ ਸਿੰਘ ਦੇ ਨਾਮ 'ਤੇ ਪਿੰਡ ਕੋਰੇਆਣਾ, ਜ਼ਿਲ੍ਹਾ ਬਠਿੰਡਾ ਵਿਖੇ ਚਲਦੇ ਹਨ। ਮਿਤੀ 16.04.2020 ਨੂੰ ਬਲਜੀਤ ਸਿੰਘ ਪੁੱਤਰ ਕਰਮ ਸਿੰਘ ਦੀ ਮੌਤ ਹੋ ਚੁੱਕੀ ਹੈ, ਹੁਣ ਉਕਤ ਕੁਨੈਕਸ਼ਨ ਖਾਤਾ ਨੈ. AP20/258 ਬਲਜੀਤ ਸਿੰਘ ਪੁੱਤਰ ਗਰਮੀਤ ਸਿੰਘ ਪੱਤਰ ਬਲਜੀਤ ਸਿੰਘ ਅਤੇ ਦੁਸਰਾ ਖਾਤਾ ਨੰ. AP20/1766 ਗੁਰਜੰਟ ਸਿੰਘ ਪੁੱਤਰ ਬਲਜੀਤ ਸਿੰਘ, ਵਾਸੀ ਕੋਰੇਆਣਾ ਦੇ ਨਾਮ 'ਤੇ ਕਰਨਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਇਤਰਾਜ ਹੈ 15 ਦਿਨਾਂ ਦੇ ਅੰਦਰ-ਅੰਦਰ ਮੇਰੇ ਦਫ਼ਤਰ ਦਾਖਲ ਕਰ ਸਕਦਾ ਹੈ। ਇਸ ਤੋਂ ਬਾਅਦ ਉਕਤ ਦੋਨੋਂ ਕੁਨੈਕਸ਼ਨ ਦੀ ਨਾਮ ਬਦਲੀ

> ਉਪ ਮੰਡਲ ਅਫਸਰ (PSPCL) ਸ/ਡ ਤਲਵੰਡੀ ਸਾਬੋ

ਆਮ ਸੁਚਨਾ

ਦੀ ਕਾਰਵਾਈ ਕਰ ਦਿੱਤੀ ਜਾਵੇਗੀ।

▼ I, Jagjeet Singh s/o Nirmal Singh, r/o Talwandi Sabo, Distt. Bathinda is also known as Jagjit Singh. both

ਇਸ਼ਤਿਹਾਰਾਂ ਸੰਬਧੀ ਜ਼ਰੂਰੀ ਬੇਨਤੀ

🖛 ਦੇਸ਼ ਸੇਵਕ ਦੀ ਮੈਨੇਜਮੈਂਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ/ਕਲਾਸੀਫਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ। ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

Vardhman

ਵਰਧਮਾਨ ਟੋਕਸਟਾਈਲ ਲਿਮਟਿਡ

ਰਜਿ. ਦਫ਼ਤਰ: ਚੰਡੀਗੜ੍ਹ ਰੋਡ, ਲਧਿਆਣਾ-141010

ਸੀਆਈਐਨ L17111PB1973PLC003345, ਪੈਨ AABCM4692E

ਵੈਬਸਾਇਟ www.vardhman.com, ਈਮੇਲ secretarial.lud@vardhman.com

						(ਰੁ	ਪਏ ਕਰੌੜਾਂ '
ਲੜੀ ਨੇ.		ਖਤਮ ਹੋਈ ਤਿਮਾਹੀ 30 ਸਤੰਬਰ 2020	ਤਿਮਾਹੀ 30 ਜੂਨ 2020	ਖਤਮ ਹੋਈ ਤਿਮਾਹੀ 30 ਸਤੰਬਰ 2019	ਖਤਮ ਹੋਏ ਅੱਧੇ ਸਾਲ 30 ਸਤੰਬਰ 2020	2019	ਸਾਲ ਖਾਤਮਾ ਮਿਤੀ 31 ਮਾਰਚ 2020
	ਕਾਰੋਬਾਰ ਤੋਂ ਕੱਲ ਆਮਦਨ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਅਣਪੜਤਾਲੇ	ਪੜਤਾਲੇ
2	ਕਾਰਬਾਰ ਤੋਂ ਕੁਲ ਆਮਦਨ ਸ਼ੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ ਤੋਂ ਬਾਅਦ, ਨਾਨ ਕੰਟਰੋਲਿੰਗ ਇੰਟਰਸਟ ਅਤੇ ਐਸੋਸਿਏਟਜ ਦੇ ਲਾਭ/(ਘਾਟਾ) ਦਾ ਹਿੱਸਾ ਅਤੇ ਅਸਧਾਰਨ ਵਸਤਾਂ)		860.63 (81.24)	1,693.62 163.42	(1.66)	3,376.70 333.45	6,909.47 643.33
	ਬੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, ਨਾਨ ਕੈਟਰੋਲਿੰਗ ਇੰਟਰਸਟ ਅਤੇ ਐਸੋਸਿਏਟਜ ਦੇ ਲਾਭ/(ਘਾਟਾ) ਦਾ ਹਿੱਸਾ (ਅਸਧਾਰਨ ਵਸਤਾਂ ਤੋਂ ਬਾਅਦ)		(81.24)	163.42	(1.66)	333.45	643.33
	ਸ਼ੁੱਧ ਲਾਭ/(ਘਾਟਾ) ਸਮੇਂ ਲਈ ਟੈਕਸ ਤੋਂ ਬਾਅਦ, ਨਾਨ ਕੰਟਰੋਲਿੰਗ ਇੰਟਰਸਟ ਅਤੇ ਐਸੋਸਿਏਟਜ ਦੇ ਲਾਭ/(ਘਾਟਾ) ਦਾ ਹਿੱਸਾ (ਅਸਧਾਰਨ ਵਸਤਾਂ ਤੋਂ ਬਾਅਦ)	60.22	(64.29)	116.56	(4.07)	232.64	577.52
	ਕੁਲ ਵਿਆਪਕ ਆਮਦਨ/(ਖਰਚੇ) ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/(ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ)		(64.29)	116.58	(4.07)	232.69	573.9
_	ਪੇਡ ਅਪ ਸੁਨੀਤੀ ਸ਼ੇਅਰ ਪੂੰਜੀ	56.52	56.52	56.50	56.52	56.50	56.52
	ਰਾਖਵੇਂ (ਪੂਰਨ ਮੁਲਾਂਕਣ ਰਾਖਵੇਂ ਅਤੇ ਨਾਨ ਕੈਟਰੋਲਿੰਗ ਇੰਟਰਸਟ ਤੋਂ ਇਲਾਵਾ) ਜਿਵੇਂ ਕਿ ਪਿਛਲੇ ਸਾਲ ਦੀ ਪੜਤਾਲੀਆ ਬੇਲੈੱਸ ਸੀਟ 'ਚ ਦਰਸਾਏ ਹਨ)						5,991.3
8	ਪ੍ਰਤੀ ਸ਼ੇਅਰ ਆਮਦਨ (ਰੁ. ਵਿੱਚ) (ਸਲਾਨਾ ਨਹੀਂ) 1. ਬੇਸਿਕ 2. ਡਿਲੂਟਿਡ	10.66 10.59	(11.38) (11.31)	20.63 20.45	(0.72) (0.71)	41.18 40.81	102.23 101.4

ਉਪਰੋਕਤ ਕੀਤੇ ਨਿਚੌੜ ਦੇ ਵੇਰਵੇ ਤਿਮਾਹੀ ਅਤੇ ਅੱਧੇ ਸਾਲ ਦੇ ਵਿੱਤੀ ਨਤੀਜੇ ਜਿਹੜੇ ਸਟਾਕ ਐਕਸਚੇਂਜ ਅੰਡਰ ਰੈਗੁਲੇਸ਼ਨ 33 ਆਫ਼ ਦਾ ਸੇਬੀ (ਲਿਸਟਿੰਗ ਐਂਡ ਅਦਰ ਡਿਸਕਲੋਜ਼ਰ ਰਿਕੁਆਰਮੈਂਟਸ) ਰੈਗੁਲੇਸ਼ਨ 2015 ਵਿੱਚ ਭਰੇ ਗਏ। ਤਿਮਾਹੀ ਅਤੇ ਅੱਧੇ ਸਾਲ ਦੇ ਵਿੱਤੀ ਨਤੀਜਿਆਂ ਦੇ ਪੂਰੇ ਵੇਰਵੇ ਸਟਾਕ ਐਕਸਚੇਂਜ ਵਿੱਚ ਵੈਬਸਾਇਟ www.bseindia.com ਅਤੇ www.nseindia.com ਅਤੇ ਕੰਪਨੀ ਦੀ ਵੈਬਸਾਇਟ www.vardhman.com 'ਤੇ ਉਪਲਬਧ ਹਨ। ਵਰਧਮਾਨ ਟੈਕਸਟਾਈਲ ਲਿਮਟਿਡ ਦੇ ਵਿੱਤੀ ਨਤੀਜੇ (ਸਟੈਂਡਲੌਨ ਜਾਣਕਾਰੀ)

(ਰੁਪਏ ਕਰੌੜਾਂ 'ਜ ਖਤਮ ਹੋਏ ਅੱਧੇ ਖਤਮ ਹੋਈ ਤਿਮਾਹੀ ਖਤਮ ਹੋਈ ਖਤਮ ਹੋਈ ਖਤਮ ਹੋਏ ਅੱਧੇ ਸਾਲ ਖਾਤਮਾ ਵੇਰਵੇ 30 ਸਤੰਬਰ 2020 ਤਿਮਾਹੀ 30 ਜੂਨ ਤਿਮਾਹੀ 30 ਸਾਲ 30 ਸਤੰਬਰ ਸਾਲ 30 ਸਤੰਬਰ ਮਿਤੀ 31 ਮਾਰਚ ਸਤੰਬਰ 2019 2020 ਅਣਪੜਤਾਲੇ ਕਾਰੋਬਾਰ ਤੋਂ ਕੁੱਲ ਆਮਦਨ 6,497.13 1,583.40 812.83 1,591.59 2,396.23 3,180.94 ਲਾਭ/(ਘਾਟਾ) ਟੈਕਸ ਤੋਂ ਪਹਿਲਾਂ 69.33 (80.98)165.81 (11.64)314.62 603.01 ਲਾਭ/(ਘਾਟਾ) ਟੈਕਸ ਤੋਂ ਬਾਅਦ 545.49 49.57 (58.40)120.04 (8.82)223.56 ਕੁਲ ਵਿਆਪਕ ਆਮਦਨ/(ਖਰਚਾ) (8.82)223.61 542.23 49.57 (58.40)120.06

ਲਈ ਵਰਧਮਾਨ ਟੈਕਸਟਾਈਲ ਲਿਮਟਿਡ

(ਐਸ.ਪੀ. ਓਸਵਾਲ)

ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ